

# ਫਿਲੋਮੈਨ

## ਜਾਣ ਖੁਛਾਣ

ਰਸੂਲ ਪੌਲਸ ਦੇ ਲੇਖਾਂ ਦੇ ਅਖੀਰ ਵਿਚ ਨਵੇਂ ਨੇਮ ਵਿਚ ਲਗਭਗ ਲੁਕਿਆ ਹੋਇਆ ਫਿਲੋਮੈਨ ਦੇ ਨਾਂ ਪੌਲਸ ਦਾ ਛੋਟਾ ਜਿਹਾ ਖਤ ਹੈ। ਸਿਰਫ ਪੰਥੀ ਛੋਟੀਆਂ ਛੋਟੀਆਂ ਆਇਤਾਂ ਵਾਲੀ ਫਿਲੋਮੈਨ ਦੀ ਕਿਤਾਬ ਨੂੰ ਅਸਾਨੀ ਨਾਲ ਅਲਗੋਲਿਆਂ ਕਰ ਦਿੱਤਾ ਜਾਂਦਾ ਹੈ ਅਤੇ ਆਮ ਤੌਰ 'ਤੇ ਉਸ ਦੀ ਅਣਗਹਿਲੀ ਕੀਤੀ ਜਾਂਦੀ ਹੈ। ਇਸ ਛੋਟੀ ਜਿਹੀ ਪੱਤਰੀ ਵਿਚ ਡਾਕਟ੍ਰਿਨ ਦੀ ਕੋਈ ਵੱਡੀ ਚਰਚਾ ਨਹੀਂ ਹੈ ਅਤੇ ਯਾਦ ਕਰਨ ਲਈ ਇਕ ਵੀ ਖਾਸ ਆਇਤ ਨਹੀਂ ਹੈ। ਫਿਲੋਮੈਨ ਬਾਰੇ ਸ਼ਾਇਦ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਸਵਾਲ ਇਹ ਹੈ ਕਿ “ਇਸ ਨੂੰ ਬਾਈਬਿਲ ਵਿਚ ਰੱਖਿਆ ਹੀ ਕਿਉਂ ਗਿਆ ਹੈ?” ਤਾਂ ਵੀ ਇਹ ਅੱਜ ਵੀ ਪਵਿੱਤਰ ਲਿਖਤ ਦਾ ਅਹਿਮ ਹਿੱਸਾ ਬਣੀ ਹੋਈ ਹੈ, ਕਿਉਂ ਜੋ ਇਹ ਮਸੀਹੀ ਵਿਸ਼ਵਾਸ ਨੂੰ ਬੇਹਤਰੀਨ ਢੰਗ ਨਾਲ ਪੇਸ਼ ਕਰਦੀ ਹੈ ਅਤੇ ਉਸ ਵਿਚ ਉਸ ਨਾਟਕੀ ਪ੍ਰਭਾਵ ਨੂੰ ਜੋ ਕਿ ਮਸੀਹੀ ਵਿਸ਼ਵਾਸ ਦਾ ਯਿਸੂ ਦੇ ਪੈਰੋਕਾਰਾਂ ਉੱਤੇ ਇਕ ਦੂਜੇ ਨਾਲ ਵਿਹਾਰ ਤੇ ਹੋਣਾ ਚਾਹੀਦਾ ਹੈ, ਦੱਸਦੀ ਹੈ।

ਇਸ ਖਤ ਵਿਚ ਕਈ ਸਵਾਲ ਲਾਜ਼ਵਾਬ ਰਹਿੰਦੇ ਹਨ। ਫਿਲੋਮੈਨ, ਅੱਡਿਆ ਅਤੇ ਅਰਥਿੱਪਸ ਵਿਚਕਾਰ ਕੀ ਸਬੰਧ ਸੀ? ਉਨੇਸਿਮੁਸ ਗੁਲਾਮ ਕੌਣ ਸੀ? ਉਨੇਸਿਮੁਸ ਵਾਪਿਸ ਨਾ ਆਉਣ ਦੇ ਇਕਾਦੇ ਨਾਲ ਭੱਜਿਆ ਸੀ ਜਾਂ ਉਸ ਨੇ ਸਿਰਫ ਪੌਲਸ ਦੀ ਮਦਦ ਚਾਹੀ ਸੀ? ਉਸ ਨੂੰ ਪੌਲਸ ਕਿਵੇਂ ਮਿਲਿਆ? ਫਿਲੋਮੈਨ ਅਤੇ ਉਨੇਸਿਮੁਸ ਵਿਚ ਕੀ ਨਿੱਜੀ ਸਬੰਧ ਸੀ? ਸੰਖੇਪ ਵਿਚ ਬਹੁਤ ਕੁਝ ਅਜਿਹਾ ਹੈ ਜਿਸਦਾ ਇਸ ਖਤ ਦੇ ਪਿਛੋਕੜ ਬਾਰੇ ਸਾਨੂੰ ਪਤਾ ਨਹੀਂ ਹੈ।

ਪਰ ਇਸ ਬੁਝਾਰਤ ਵਰਗੀ ਕਹਾਣੀ ਦੀਆਂ ਜੜੂਰੀ ਗੱਲਾਂ ਸਾਡੀ ਹਨ। ਫਿਲੋਮੈਨ ਗੁਲਾਮ ਦਾ ਮਾਲਿਕ ਸੀ। ਜਿਸ ਨੂੰ ਪੌਲਸ ਨੇ ਵਚਨ ਸੁਣਾ ਕੇ ਮਸੀਹ ਵਿਚ ਲਿਆਂਦਾ ਸੀ। ਉਨੇਸਿਮੁਸ, ਫਿਲੋਮੈਨ ਦਾ ਗੁਲਾਮ ਸੀ ਜੋ ਰੋਮ ਭੱਜ ਗਿਆ ਸੀ ਜਿੱਥੇ ਉਸ ਨੂੰ ਪੌਲਸ ਮਿਲਿਆ ਅਤੇ ਉੱਥੇ ਉਸ ਦੀ ਮਨਬਦਲੀ ਹੋਈ ਸੀ। ਪੌਲਸ ਜਿਹੜਾ ਉਸ ਸਮੇਂ ਜੇਲ੍ਹ ਵਿਚ ਸੀ, ਨੇ ਉਨੇਸਿਮੁਸ ਨੂੰ ਆਪਣੇ ਮਾਲਿਕ ਨਾਲ ਮੇਲ ਕਰਨ ਲਈ ਫਿਲੋਮੈਨ ਕੋਲ ਵਾਪਸ ਭੇਜ ਦਿੱਤਾ। ਵਾਪਸੀ ਦੌਰਾਨ ਉਨੇਸਿਮੁਸ ਪੌਲਸ ਦੇ ਹੱਥ ਦਾ ਲਿਖਿਆ ਹੋਇਆ ਖਤ ਫਿਲੋਮੈਨ ਨੂੰ ਦੇਣ ਲਈ ਲੈ ਗਿਆ ਤਾਂ ਜੋ ਉਹ ਉਨੇਸਿਮੁਸ ਨਾਲ ਪ੍ਰਭੂ ਵਿਚ ਇਕ ਭਾਈ ਵਾਂਗ ਸਲੂਕ ਕਰੇ।

ਰਸੂਲ, ਗੁਲਾਮ ਦਾ ਮਾਲਕ ਅਤੇ ਗੁਲਾਮ ਇਕ ਨਵੀਂ ਅਤੇ ਮੁਸ਼ਕਿਲ ਹਾਲਤ ਵਿਚ ਸਨ। ਉਨ੍ਹਾਂ ਦਾ ਯਿਸੂ ਨਾਲ ਅਤੇ ਉਸ ਕਰਕੇ ਇਕ ਦੂਜੇ ਨਾਲ ਸਬੰਧ ਹੋਣ ਲਈ ਉਨ੍ਹਾਂ ਸਾਹਿਆਂ ਲਈ ਇਸ ਨਾਜ਼ੂਕ ਮਸਲੇ ਨੂੰ ਇਕ ਦੂਜੇ ਨਾਲ ਬੜੀ ਹਲਈਆਂ ਅਤੇ ਬੜੇ ਅਦਬ ਨਾਲ ਵੇਖਣਾ ਜੜੂਰੀ ਸੀ। ਰਸੂਲ ਪੌਲਸ ਅੱਗੇ ਅਜਿਹੀ ਚੁਣੌਤੀ ਆਈ ਸੀ ਜਦੋਂ ਉਸ ਨੇ ਫਿਲੋਮੈਨ ਦੇ ਨਾਮ ਆਪਣੇ ਖਤ ਨੂੰ ਲਿਖਿਆ। ਅਸੀਂ ਅਹਿਸਾਨਹੰਦ ਹੋ ਸਕਦੇ ਹਾਂ ਕਿ ਅੱਜ ਸੰਸਾਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਗੁਲਾਮੀ ਦੀ ਪ੍ਰਥਾ ਖਤਮ ਹੋ ਚੁੱਕੀ ਹੈ, ਪਰ ਸੱਚੇ ਭਾਈਆਂ ਅਤੇ ਭੈਣਾਂ ਦੇ ਰੂਪ ਵਿਚ ਸਾਥੀ ਮਸੀਹੀ ਲੋਕਾਂ ਨਾਲ ਵਿਹਾਰ ਕਰਨ ਦੇ ਸੰਘਰਸ਼ ਅੱਜ ਵੀ ਮਸੀਹ ਦੇ ਪੈਰੋਕਾਰਾਂ ਦੇ ਰੂਪ ਵਿਚ ਚੁਣੌਤੀ ਬਣੀ ਹੋਈ ਹੈ। ਜਦੋਂ ਤਕ ਇਹ ਗੱਲ ਸਹੀ ਰਹੇਗੀ ਤਦੋਂ ਤਕ ਫਿਲੋਮੈਨ ਦੇ ਨਾਂ ਪੌਲਸ ਦੇ ਖਤ ਦੀਆਂ ਪੰਚੀ ਆਇਤਾਂ

ਕਲੀਸੀਆ ਦੇ ਬੜੇ ਹੀ ਖਾਸ ਮਕਸਦਾਂ ਨੂੰ ਪੂਰਾ ਕਰਦੀਆਂ ਰਹਿਣਗੀਆਂ।

## ਲੇਖਕ

ਇਸ ਭਤ ਦੇ ਪਹਿਲੇ ਸ਼ਬਦ ਵਿਚ ਲੇਖਕ ਆਪਣੀ ਪਛਾਣ '‘ਪੌਲਸ’’ ਦੇ ਰੂਪ ਵਿਚ ਦਿੰਦਾ ਹੈ। ਉਸ ਦੇ ਇਸ ਭਤ ਨੂੰ ਲਿਖਣ ਵੇਲੇ ਉਹ ‘‘ਜਿਸੁ ਦਾ ਬੰਧੂਆ’’ (ਆਇਤ 1) ਹੋਣ ਦੇ ਨਾਲ-ਨਾਲ ‘‘ਪੌਲਸ ਬੁਢਾ’’ (ਆਇਤ 9) ਸੀ। ਬੁਦਾ ਦਾ ਹਰ ਸੰਕੇਤ ਇਸ ਨਿਚੋੜ ਵੱਲ ਪਿਆਨ ਦੁਆਉਂਦਾ ਹੈ ਕਿ ਭਤ ਰਸੂਲ ਪੌਲਸ ਰਾਹੀਂ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਦੌਰਾਨ ਜੇਲ੍ਹ ਵਿਚ ਰਹਿੰਦਾਂ ਲਿਖਿਆ ਗਿਆ ਸੀ। ਭਾਵੇਂ (ਫਰਡਿਨੈਂਡ ਬਾਉਰ ਅਤੇ ਉਨ੍ਹਾਂਵੀਂ ਸਦੀ ਦੇ ਤੁਬਿਨਸੇਨ ਸਕੂਲ) ਨੇ ਇਸ ਵਿਚਾਰ ਨੂੰ ਚੁਣੌਤੀ ਦਿੱਤੀ ਹੈ, ‘‘ਫਿਲੇਮੋਨ ਦੇ ਭਤ ਦੀ ਪ੍ਰਮਾਣਿਕਤਾ ਅੱਜ ਤਕਰੀਬਨ ਹਰ ਥਾਂ ਮੰਨੀ ਜਾਂਦੀ ਹੈ, ਕਿਉਂ ਜੋ ਇਸ ਉੱਤੇ ਸੱਕ ਕਰਨ ਦਾ ਕੋਈ ਗੰਭੀਰ ਕਾਰਨ ਨਹੀਂ ਹੈ।’’<sup>1</sup>

ਸਹਿ-ਭੇਜਣ ਵਾਲੇ ‘‘ਭਾਈ ਤਿਮੋਥਿਊਸ’’ (ਆਇਤ 1) ਦਾ ਵੀ ਨਾਂ ਹੈ। ਤਿਮੋਥਿਊਸ ਪੌਲਸ ਦਾ ਜਵਾਨ ਸਹਾਇਕ ਸੀ ਜਿਹੜਾ ਆਮ ਤੌਰ ਤੇ ਪੌਲਸ ਦੇ ਢੂਤ ਦੇ ਰੂਪ ਵਿਚ ਕੰਮ ਕਰਦਿਆਂ ਉਸ ਨਾਲ ਪੁੰਮਦਾ ਸੀ। ਉਸ ਦਾ ਨਾਂ ਪੌਲਸ ਦੇ ਛੇ ਭਤਾਂ ਵਿਚ ਮਦਦਗਾਰ ਦੇ ਰੂਪ ਵਿਚ ਦੱਸਿਆ ਗਿਆ ਹੈ (2 ਕੁਰਿੰਥੀਆਂ, ਫਿਲਿਪੀਆਂ, ਕੁਲੱਸੀਆਂ, 1, 2 ਬੱਸਲੁਨੀਕੀਆਂ ਅਤੇ ਫਿਲੇਮੋਨ)। ਤਿਮੋਥਿਊਸ ਦੇ ਵਰਣਨ ਲਈ ਸੰਭਵ ਤੌਰ ਤੇ ‘‘ਸਹਿ ਭੇਜਣ ਵਾਲੇ’’ ਸ਼ਬਦ ਸ਼ਾਇਦ ‘‘ਸਹਾਇਕ ਲੇਖਕ’’ ਨਾਲੋਂ ਬਹੁਤ ਸਹੀ ਹੈ, ਕਿਉਂ ਜੋ ਭਤ ਦੇ ਮਗਰ ਇਸ਼ਤਿਆਰ ਪੌਲਸ ਦਾ ਹੀ ਹੈ। ਆਇਤ 4 ਦੀ ਸ਼ੁਰੂਆਤ ਕਰਦਿਆਂ ਪੌਲਸ ਨੇ ਬਹੁਵਚਨ ਪੜਨਾਉਂ (‘‘ਅਸੀਂ’’) ਅਤੇ (‘‘ਸਾਡੇ’’) ਦੇ ਇਲਾਵਾ ਉੱਤਮ ਪੁਰਖ ਇਕਵਚਨ ਪੜਨਾਵਾਂ (‘‘ਮੈਂ’’) ਅਤੇ (‘‘ਮੈਨੂੰ’’) ਦੀ ਵਰਤੋਂ ਕੀਤੀ। ਸੰਬੋਧਨ ਵਿਚ ਭਾਵੇਂ ਪੌਲਸ ਨਾਲ ਤਿਮੋਥਿਊਸ ਦਾ ਨਾਂ ਦਿੱਤਾ ਗਿਆ ਸੀ ਪਰ ਇਸ ਭਤ ਦੇ ਪੜ੍ਹੇ ਜਾਣ ਵੇਲੇ ਫਿਲੇਮੋਨ ਨੂੰ ਪੌਲਸ ਦੀ ‘‘ਅਵਾਜ਼’’ ਹੀ ਸੁਣਾਈ ਦਿੱਤੀ।

## ਪ੍ਰਾਪਤ ਕਰਨ ਵਾਲੇ

ਭਤ ਸਾਡੇ ‘‘ਫਿਲੇਮੋਨ ਅਤੇ ਭੈਣ ਅੱਡਿਆ ਨੂੰ ਅਤੇ ਸਾਡੇ ਸੰਗੀ ਸਿਪਾਹੀ ਅਰਥਿੱਪਸ ਨੂੰ ਅਤੇ ਉਸ ਕਲੀਸੀਆ ਨੂੰ ਜੋ ਤੇਰੇ ਘਰ ਵਿਚ ਹੈ’’ (ਆਇਤਾਂ 1, 2)। ਇਸ ਵਿਆਖਿਆ ਦੀ ਹਰ ਗੱਲ ਵਿਚ ਵਿਸ਼ੇਸ਼ ਧਿਆਨ ਮਿਲਦਾ ਹੈ।

ਫਿਲੇਮੋਨ/ ਗੁਲਾਮ ਦੇ ਮਾਲਿਕ ਫਿਲੇਮੋਨ ਦਾ ਪਤਾ ਸਾਨੂੰ ਉਸ ਦੇ ਨਾਂ ਵਾਲੇ ਨਵੇਂ ਨੇਮ ਦੇ ਭਤ ਰਾਹੀਂ ਚੱਲਦਾ ਹੈ, ਜਿਹੜਾ ਪੌਲਸ ਦੀ ਸੇਵਕਾਈ ਦੇ ਰਾਹੀਂ ਮਸੀਹੀ ਬਣਿਆ ਸੀ। ਯਕੀਨਨ ਉਹ ਕੁਲ੍ਸੇ ਦੀ ਕਲੀਸੀਆ ਦਾ ਮੈਂਬਰ ਸੀ ਅਤੇ ਅਮੀਰ ਆਦਮੀ ਸੀ (ਗੁਲਾਮ ਦਾ ਮਾਲਕ ਜਿਹੜਾ ਆਪਣੇ ਘਰ ਦੀ ਕਲੀਸੀਆ ਨੂੰ ਬੁਲਾਉਂਦਾ ਸੀ)। ਪੌਲਸ ਦੇ ਨਰਮ ਸ਼ਬਦਾਂ ਵਿਚ ਉਸ ਦਾ ਵਖਿਆਨ ‘‘ਪਿਆਰੇ ਭਰਾ’’ (ਆਇਤ 1), ‘‘ਭਰਾ’’ (ਆਇਤਾਂ 7, 20) ਅਤੇ ‘‘ਸਾਂਝੀ’’ (ਆਇਤ 17) ਦੇ ਰੂਪ ਵਿਚ ਕੀਤਾ ਹੈ। ਇਹ ਪੱਕਾ ਨਹੀਂ ਹੈ ਕਿ ਪੌਲਸ ਨੇ ਉਸ ਦੀ ਸਿੱਖੇ ਵਿੱਚੋਂ ਹੀ ਸਿਖਾਇਆ ਸੀ ਜਾਂ ਕਿਸੇ ਦੇ ਰਾਹੀਂ, ਸ਼ਾਇਦ ਇਪਵਾਸ ਦੇ ਕੰਮ ਦੇ ਰਾਹੀਂ (ਕੁਲੱਸੀਆਂ 1:7)। ਜਿਵੇਂ ਵੀ ਹੋਵੇ ਪੌਲਸ ਨੇ ਪੱਕੀ ਤਰ੍ਹਾਂ ਨਾਲ ਫਿਲੇਮੋਨ ਨੂੰ ਯਾਦ ਦੁਆਇਆ, “... ਮੇਰਾ ਕਰਜ਼ ਜੋ ਤੈਂ ਦੇਣਾ ਹੈ ਸੋ ਤੂੰ ਆਪ ਹੀ ਹੈ” (ਆਇਤ 19)। ਵਕਤ ਨਾਲ ਫਿਲੇਮੋਨ ਬੁਦਾ ਦੇ ਰਾਜ ਵਿਚ ਪੌਲਸ ਦੇ ‘‘ਨਾਲ ਕੰਮ ਕਰਨ ਵਾਲਾ’’ ਬਣ ਗਿਆ ਸੀ (ਆਇਤ 1)। ਇਹ ਇਸ਼ਗਹਾਰ ਆਇਤ 24 ਵਿਚ ਫੇਰ ਮਿਲਦਾ ਹੈ ਜਿੱਥੇ ਇਪਵਾਸ, ਮਰਭਸ, ਅਰਿਸਤਰਖਸ, ਦੇਮਾਸ ਅਤੇ ਲੁਕਾ ਦਾ ਜ਼ਿਕਰ ਹੈ। ਸ਼ਬਦ ਦੀ ਵਰਤੋਂ ਸੰਕੇਤ ਦਿੰਦੀ ਹੈ ਕਿ ਪੌਲਸ ਫਿਲੇਮੋਨ ਨੂੰ ਬੁਦਾ ਦੇ ਮਿਸ਼ਨ ਵਿਚ ਸਹਿਯੋਗੀ ਮੰਨਦਾ ਸੀ। ਇਸ ਦਾ ਅਰਥ

ਭਾਵੇਂ ਇਹ ਹੋਵੇ ਕਿ ‘‘ਨਾਲ ਦੇ ਕੰਮ ਕਰਨ ਵਾਲੇ’’ ਜਾਂ ਇੱਕੋ ਮਕਸਦ ਲਈ ਵੱਖੋ—ਵੱਖ ਥਾਂਵਾਂ ਤੇ ਕੰਮ ਕਰ ਰਹੇ ਸਨ, ਇਹ ਪੱਕਾ ਨਹੀਂ ਕਿਹਾ ਜਾ ਸਕਦਾ।

ਅੱਫਿਆ/ਪੌਲਸ ਨੇ ਇਸ ਮਸੀਹੀ ਅੱਰਤ ਦਾ ਵੇਰਵਾ ਸਿਰਫ਼ ਸਾਡੀ ‘‘ਭੈਣ’’ ਦੇ ਰੂਪ ਵਿਚ ਦਿੱਤਾ (ਆਇਤ 2)। ਯਕੀਨਨ ਉਹ ਫਿਲੇਮੇਨ ਦੀ ਪਤਨੀ ਜਾਂ ਭੈਣ ਸੀ। ਜੋ ਵੀ ਹੋਵੇ ਉਹ ਫਿਲੇਮੇਨ ਦੇ ਘਰਾਣੇ ਦੀ ਪ੍ਰਭਾਵਸ਼ਾਲੀ ਅੱਰਤ ਸੀ।

ਅਰਖਿੱਪੁਸ/ ਇਸ ਮਨੁੱਖ ਨੂੰ ‘‘ਸਾਡੇ [ਪੌਲਸ ਅਤੇ ਤਿਮੋਖਿਊਸ] ਸੰਗੀ ਸਿਪਾਹੀ’’ (ਆਇਤ 2) ਦੇ ਰੂਪ ਵਿਚ ਵਿਖਾਇਆ ਗਿਆ ਹੈ, ਜੋ ਕਿ ਅਜਿਹਾ ਇਜ਼ਹਾਰ ਹੈ ਜਿਸ ਨੂੰ ਪੌਲਸ ਨੇ ਛਿਲੀਪੀਆਂ 2:25 ਵਿਚ ਇਧਾਹਰੋਦੀਤੁਸ ਲਈ ਵਰਤਿਆ। ਕੁਲੱਸੀਆਂ 4: 17 ਵਿਚ ਪੌਲਸ ਨੇ ਅਰਖਿੱਪੁਸ ਲਈ ਰਹਸ ਭਰੀ ਹਦਾਇਤ ਲਿਖੀ: ‘‘ਜਿਹੜੀ ਸੇਵਕਾਈ ਤੈਨੂੰ ਪ੍ਰਭੁ ਵਿਚ ਪ੍ਰਾਪਤ ਹੋਈ ਹੈ ਵੇਖੀ ਤੂੰ ਉਸ ਨੂੰ ਪੂਰਿਆ ਕਰੀਂ।’’ ਸੰਭਵ ਹੈ ਕਿ ਉਹ ਫਿਲੇਮੇਨ ਅਤੇ ਅੱਫਿਆ ਦਾ ਭਰਾ ਅਤੇ ਉਸ ਦਾ ਪੱਤਰ ਸੀ।

ਕਲੀਸੀਆ ਜੋ ਤੇਰੇ ਘਰ ਵਿਚ ਹੈ। ਅੱਜ ਕਲੀਸੀਆਵਾਂ ਆਮ ਤੌਰ ਤੇ ਉਸ ਖਾਸ ਮਕਸਦ ਲਈ ਗਿਰਜਿਆਂ ਵਿਚ ਇਕੱਠੀਆਂ ਹੁੰਦੀਆਂ ਹਨ। ਪਰ ਪਹਿਲੀ ਸਦੀ ਵਿਚ ਕਲੀਸੀਆਵਾਂ ਆਮ ਤੌਰ ਤੇ ਘਰਾਂ ਵਿਚ ਇਕੱਠੀਆਂ ਹੁੰਦੀਆਂ ਸਨ (ਰਸੂਲਾਂ ਦੇ ਕੰਮ 2:46; 5:42)। ਇੱਜ ਹੋਣ ਤੇ ਜਿਨ੍ਹਾਂ ਮਸੀਹੀ ਲੋਕਾਂ ਦੇ ਘਰ ਐਨੇ ਵੱਡੇ ਹੁੰਦੇ ਸਨ ਕਿ ਉਹ ਮੰਡਲੀ ਨੂੰ ਉੱਥੇ ਬਿਠਾ ਸਕਣ ਉਹ ਕਲੀਸੀਆ ਦੀ ਮੇਜ਼ਬਾਨੀ ਦਾ ਕੰਮ ਕਰਦੇ ਸਨ। ਪਰਿਸਕਾ ਅਤੇ ਅਕੂਲਾ (ਹੋਮੀਆਂ 16:3-5; 1 ਕੁਰਿੰਬੀਆਂ 16:19) ਅਤੇ ਨਮਫਾਸ (ਕੁਲੱਸੀਆਂ 4: 15) ਇਸ ਦੀਆਂ ਉਦਾਹਰਣ ਸਨ। ਫਿਲੇਮੇਨ ਦੇ ਪੱਤਰ ਵਿਚ ਪੌਲਸ ਦਾ ਸੰਬੋਧਨ ਉਸ ਦੇ ਲੇਖਾਂ ਵਿਚ ਸਿਰਫ਼ ਇਕ ਘਟਨਾ ਹੈ ਜਿੱਥੇ ਉਸ ਦੇ ਪੱਤਰ ਦੇ ਸਲਾਮ ਵਿਚ ਘਰ ਦੀ ਕਲੀਸੀਆ ਦਾ ਨਾਂ ਲਿਆ ਗਿਆ।

ਆਇਤ 2 ਵਿਚ ‘‘ਤੇਰੇ’’ ਇਕਵਰਨ ਵਿਚ ਹੈ ਅਤੇ ਯਕੀਨਨ ਹੀ ਇਹ ਫਿਲੇਮੇਨ ਲਈ ਹੈ (ਦਿੱਤਾ ਗਿਆ ਉੱਤਮ ਪੁਰਖ ਅਤੇ ਇਸ ਖਤ ਦਾ ਮੁੱਖ ਫੋਕਸ)। ਪਰ ਭਾਸ਼ਾ ਇਸ ਸੰਭਾਵਨਾ ਨੂੰ ਖੁੱਲ੍ਹਾ ਰਹਿਣ ਦਿੰਦੀ ਹੈ ਕਿ ਅਰਖਿੱਪੁਸ (ਪੜਨਾਉਂ ਤੋਂ ਪਹਿਲਾਂ ਦਿੱਤਾ ਗਿਆ ਅੰਤਿਮ ਨਾਂ) ਹੋ ਸਕਦਾ ਹੈ। ਇਸ ਤੋਂ ਵੀ ਅਹਿਮ ਸਵਾਲ ਇਹ ਹੈ ਕਿ ਸੰਬੋਧਨ ਦੇ ਇਸ ਭਾਗ ਨੂੰ ਪੌਲਸ ਨੇ ਕਿਵੇਂ ਲੈਣਾ ਚਾਹਿਆ ਹੋਵੇਗਾ। ਫਿਲੇਮੇਨ ਦੇ ਖਤ ਨੂੰ ਆਮ ਤੌਰ ਤੇ ਨਿੱਜੀ ਖਤ ਮੰਨਿਆ ਜਾਂਦਾ ਹੈ।

ਐਫ. ਐਫ. ਬਰੂਸ ਦੇ ਵਿਚਾਰ ਨੇ ਪੂਰੀ ਕਲੀਸੀਆ ਦੇ ਸਾਹਮਣੇ ਅਜਿਹੇ ਨਿੱਜੀ ਸਵਾਲ ਨੂੰ ਰੱਖਣਾ, ਹੁਸ਼ਿਆਰੀ ਨਾਲ ਅਤੇ ਦਬਾਅ ਨਾਲ ਕੰਮ ਕਰਨਾ ਹੋਵੇਗਾ। ਬਰੂਸ ਨੇ ਪੱਕੇ ਯਕੀਨ ਨਾਲ ਕਿਹਾ, ‘‘ਖਤ ਨਿੱਜੀ ਹੈ ਜਿਹੜਾ ਸਿਰਫ਼ ਫਿਲੇਮੇਨ ਲਈ ਲਿਖਿਆ ਗਿਆ ਸੀ।’’<sup>12</sup> ਹੋਰ ਲੋਕ ਜੋ ਕੁਝ ਰਸੂਲ ਪੌਲਸ ਦੇ ਮਨ ਵਿਚ ਸੀ ਉਸ ਨੂੰ ਕਲੀਸੀਆ ਦਾ ਸਕਾਰਾਤਮਕ ਦਬਾਅ ਮੰਨਦੇ ਹਨ<sup>13</sup> ਚਰਚਾ ਵਿਚ ਨਾ ਸਿਰਫ਼ ਫਿਲੇਮੇਨ ਦੇ ਘਰ ਦੇ ਹੋਰ ਮੈਂਬਰਾਂ (ਅੱਫਿਆ ਅਤੇ ਅਰਖਿੱਪੁਸ) ਨੂੰ ਲਿਆਇਆ ਗਿਆ ਬਲਕਿ ਪੂਰੀ ਕਲੀਸੀਆ ਨੂੰ ਜਿਹੜਾ ਫਿਲੇਮੇਨ ਦੇ ਘਰ ਵਿਚ ਇਕੱਠੇ ਹੁੰਦੇ ਸਨ ਬੁਲਾਇਆ ਗਿਆ। ਆਪਸ ਵਿਚ ਮਿਲ ਕੇ ਉਨ੍ਹਾਂ ਨੂੰ ਮੁਸ਼ਕਿਲ ਮਸਲਿਆਂ ਉੱਤੇ ਆਪਣੇ ਸਾਂਝੇ ਵਿਚਾਰ ਦੇ ਪ੍ਰਭਾਵਾਂ ਉੱਤੇ ਵਿਚਾਰ ਕਰਨਾ ਸੀ ਕਿ ਮਸੀਹੀ ਗੁਲਾਮ ਅਤੇ ਮਸੀਹੀ ਮਾਲਕ ਮਸੀਹ ਦੇ ਨਾਂ ਵਿਚ ਇਕ ਢੂਜੇ ਨਾਲ ਕਿਵੇਂ ਵਿਹਾਰ ਕਰਨ।

ਪੂਰੀ ਕਲੀਸੀਆ ਦੀ ਹਿੱਸੇਦਾਰੀ ਜਿਹੜੀ ਪਹਿਲਾਂ ਇਕ ਨਿੱਜੀ ਮਸਲਾ ਲਗਦੀ ਸੀ ਫਿਲੇਮੇਨ ਦੇ ਖਤ ਦਾ ਸਭ ਤੋਂ ਸ਼ਾਨਦਾਰ ਪਹਿਲੂ ਹੋ ਸਕਦੀ ਹੈ। ਮਸੀਹੀ ਵਿਸ਼ਵਾਸ ਨਿੱਜੀ ਹੈ ਪਰ ਇਹ ਪ੍ਰਾਈਵੇਟ ਨਹੀਂ ਹੈ। ਫਿਲੇਮੇਨ ਨੂੰ ਇਸ ਦਾ ਪਤਾ ਪੌਲਸ ਵੱਲੋਂ ਉਸ ਨੂੰ ਲਿਖੇ ਖਤ ਨੂੰ ਕੁਲੱਸੇ ਦੀ ਕਲੀਸੀਆ ਵਿਚ ਪੜ੍ਹੇ ਜਾਣ ਤੇ ਲੱਗਾ ਹੋਵੇਗਾ! ਇਸ ਦਾ ਅਰਥ ਇਹ ਹੈ ਕਿ ਫਿਲੇਮੇਨ ਦੇ ਨਾਂ ਖਤ ਬਹੁਤ

ਹੀ ਨਿੱਜੀ ਸੀ।

### ਫਿਲੇਮੇਨ ਅਤੇ ਕੁਲੁਸੇ

ਫਿਲੇਮੇਨ ਅਤੇ ਕੁਲੁਸੇ ਦੀ ਕਲੀਸੀਆ ਦੇ ਨਾਂ ਪੌਲਸ ਦੇ ਖਤ ਉੱਤੇ ਇੱਕੋ ਨਗਰ ਦੇ ਲੋਕਾਂ ਲਈ ਇੱਕੋ ਸਮੇਂ ਲਿਖੇ ਗਏ ਅਤੇ ਇੱਕੋ ਵਸੀਲੇ ਦੇ ਰਾਹੀਂ ਪਹੁੰਚਾਏ ਗਏ ਲਗਦੇ ਹਨ। ਦੋਹਾਂ ਖਤਾਂ ਵਿਚ ਕਈ ਨਾਂ ਮੇਲ ਖਾਂਦੇ ਹਨ:

ਆਦਮੀ	ਕੁਲੁਸੀਆਂ	ਫਿਲੇਮੇਨ
ਇਪਕ੍ਰਾਸ	1: 7; 4: 12	ਆਇਤ 23
ਉਨੇਸਿਮੁਸ	4: 9	ਆਇਤ 10
ਅਰਿਸਤਰਖੁਸ	4: 10	ਆਇਤ 24
ਮਰਖੁਸ	4: 10	ਆਇਤ 24
ਲੂਕਾ	4: 14	ਆਇਤ 24
ਦੇਮਾਸ	4: 14	ਆਇਤ 24

ਦੋਹਾਂ ਖਤਾਂ ਵਿਚ ਪਾਇਆ ਜਾਣ ਵਾਲਾ ਸਭ ਤੋਂ ਮਜ਼ਬੂਤ ਸਬੰਧ ਕੁਲੁਸੀਆਂ 4: 7-9 ਵਿਚ ਮਿਲਦਾ ਹੈ:

ਤੁਖਿਖੁਸ ਸਿਹੜਾ ਪ੍ਰਕੁ ਵਿਚ ਪਿਆਰਾ ਭਾਈ ਅਤੇ ਮਾਤਰਥ ਸੇਵਕ ਅਤੇ ਮੇਰੇ ਨਾਲ ਦਾ ਦਾਸ ਹੈ ਮੇਰਾ ਸਾਰਾ ਹਾਲ ਚਲ ਤੁਹਾਨੂੰ ਦੱਸੇਗਾ। ਅਤੇ ਮੈਂ ਉਹ ਨੂੰ ਇਸੇ ਲਈ ਤੁਹਾਡੇ ਕੋਲ ਪੱਲਿਆ ਹੈ ਜੋ ਤੁਸੀਂ ਸਾਡੀ ਵਿਖਿਆ ਜਾਣ ਲਵੇ ਅਤੇ ਉਹ ਤੁਹਾਡਿਆਂ ਦਿਲਾਂ ਨੂੰ ਤਸੱਲਾ ਦੇਵੇ। ਮੈਂ ਉਹ ਦੇ ਨਾਲ ਉਨੇਸਿਮੁਸ ਨੂੰ ਪੱਲਿਆ ਸਿਹੜਾ ਮਾਤਰਥ ਅਤੇ ਪਿਆਰਾ ਭਾਈ ਅਤ ਤੁਹਾਡੇ ਹੀ ਵਿੱਚੋਂ ਹੈ। ਓਹ ਐਥੋਂ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਣਗੇ।

ਇਕੱਠੇ ਲੈਣ ਦੇ ਸਬੂਤ ਤੋਂ ਇਹ ਸੰਕੇਤ ਮਿਲਦਾ ਲਗਦਾ ਹੈ ਕਿ ਤੁਖਿਖੁਸ ਅਤੇ ਉਨੇਸਿਮੁਸ ਨੂੰ ਪੌਲਸ ਵੱਲੋਂ ਦੋ ਖਤ ਦੇ ਕੇ ਕੁਲੁਸੇ ਵੱਲ ਪੱਲਿਆ ਗਿਆ ਸੀ ਜਿਸ ਵਿਚ ਇਕ ਪੂਰੀ ਕਲੀਸੀਆ ਦੇ ਨਾਂ ਸੀ ਅਤੇ ਦੂਜਾ ਨਿੱਜੀ ਤੌਰ ਤੇ ਕੁਲੁਸੇ ਦੀ ਕਲੀਸੀਆ ਦੇ ਮੈਂਬਰ ਫਿਲੇਮੇਨ ਦੇ ਨਾਂ ਸੀ।

### ਲਿਖੇ ਜਾਣ ਦਾ ਸਮਾਂ ਅਤੇ ਥਾਂ

ਫਿਲੇਮੇਨ ਦੇ ਨਾਂ ਖਤ ਅਤੇ ਅਫਸੀਆਂ, ਛਿਲਿੱਪੀਆਂ ਅਤੇ ਕੁਲੁਸੀਆਂ ਦੇ ਖਤਾਂ ਨੂੰ ਲੰਮੇ ਸਮੇਂ ਤਕ ‘ਜੇਲ੍ਹ ਦੀਆਂ ਪੱਤਰੀਆਂ’ ਨਾਂ ਦਿੱਤਾ ਜਾਂਦਾ ਰਿਹਾ ਹੈ। ਵੱਡੇ ਅੰਦਰੂਨੀ ਸਬੂਤਾਂ ਕਰਕੇ ਫਿਲੇਮੇਨ ਦੇ ਪੌਲਸ ਦੇ ਜੇਲ੍ਹ ਦੀਆਂ ਰਹਿਣ ਦੌਰਾਨ ਲਿਖੇ ਜਾਣ ਤੇ ਕੋਈ ਸ਼ਕ ਨਹੀਂ ਹੈ (ਆਇਤਾਂ 1, 9, 10, 13, 23)। ਰਵਾਇਤੀ ਤੌਰ ਤੇ ਵਿਚਾਰ ਇਹ ਹੈ ਕਿ ਜੇਲ੍ਹ ਦੇ ਚਰੇ ਖਤ ਪੌਲਸ ਵੱਲੋਂ ਜੇਲ੍ਹ ਦੇ ਦੌਰਾਨ ਲਿਖੇ ਗਏ ਜਿਸ ਦਾ ਵਰਣਨ ਰਸੂਲਾਂ ਦੇ ਕੰਮ 28:30, 31 ਵਿਚ ਮਿਲਦਾ ਹੈ। ਜੇ ਸੱਚਮੁੱਚ ਇੰਜ ਹੈ ਤਾਂ ਫਿਲੇਮੇਨ ਦੇ ਨਾਂ ਖਤ 60 ਤੋਂ 62 ਈਸਵੀ ਦੇ ਲਗਭਗ ਲਿਖਿਆ ਗਿਆ ਜਦ ਪੌਲਸ ਕੈਸਰ ਅੱਗੇ ਅਪੀਲ ਕਰਨ ਦੀ ਉਡੀਕ ਵਿਚ ਰੋਮ ਵਿਚ ਨਜ਼ਰਬੰਦ ਸੀ।

ਰੋਮ ਤੋਂ ਕੁਲੁਸੇ ਦਾ ਫਾਸਲਾ ਇਕ ਹਜ਼ਾਰ ਨਾਲੋਂ ਵੱਧ ਮੀਲ ਹੈ, ਜਿਸ ਕਰਕੇ ਵਧੇਰੇ ਵਿਆਖਿਆ ਕਰਨ ਵਾਲਿਆਂ ਨੂੰ ਯਕੀਨ ਨਹੀਂ ਹੈ ਕਿ ਉਨੇਸਿਮੁਸ ਐਨਾ ਲੰਬਾ ਪੈਂਡਾ ਚੱਲਿਆ ਹੋਵੇ। ਰੋਮ ਦੀ ਥਾਂ

ਉਨ੍ਹਾਂ ਦਾ ਸੁਝਾਅ ਕੈਸਰੀਆ ਜਾਂ ਅਫਸੂਸ ਹੈ। ਕੈਸਰੀਆ ਵਿਚ ਪੌਲਸ ਦੀ ਜੇਲ੍ਹ ਦਾ ਵਰਣਨ ਰਸੂਲਾਂ ਦੇ ਕੰਮ 23: 31—27: 1 ਵਿਚ ਹੈ ਜੋ ਕਿ 57 ਤੋਂ 59 ਈਸਵੀ ਦੇ ਕਰੀਬ ਹੋਈ। ਨਵੇਂ ਨੇਮ ਵਿਚ ਅਫਸੂਸ ਦੀ ਜੇਲ੍ਹ ਦਾ ਕੋਈ ਖਾਸ ਜ਼ਿਕਰ ਨਹੀਂ ਹੈ ਪਰ ਇਹ ਲਗਭਗ 52 ਤੋਂ 54 ਈਸਵੀ ਵਿਚ ਹੋਈ ਹੋ ਸਕਦੀ ਹੈ। (ਵੱਖੋਂ ਸਫ਼ਾ 8 ਅਤੇ 9 ਉੱਤੇ)

ਉਨੇਸਿਮੁਸ ਲਈ ਅਫਸੂਸ ਵਿਚ ਜਾਣ ਲਈ ਇਕ ਹਫ਼ਤੇ ਤੋਂ ਘੱਟ ਦਾ ਸਫਰ ਹੋਵੇਗਾ, ਜਦਕਿ ਕੈਸਰ ਵਿਚ ਜਾਣ ਤੋਂ ਬੇਡ੍ਰੇ ਜ਼ਿਆਦਾ ਵਕਤ ਲਗ ਸਕਦਾ ਹੈ। ਬੇਸ਼ੱਕ ਰੋਮ ਨੂੰ ਜਾਣ ਲਈ ਕਿਤੇ ਵੱਧ ਸਮਾਂ ਅਤੇ ਕਿਤੇ ਵੱਧ ਖਰਚਾ ਆਇਆ ਹੋਵੇਗਾ। ਆਪਣੇ ਖੇਤਰ ਦੇ ਹਿਸਾਬ ਨਾਲ ਰੋਮ ਵਿਚ ਪੌਲਸ ਨੂੰ ਲੱਭਣ ਵਿਚ ਵੀ ਉਨੇਸਿਮੁਸ ਲਈ ਮਸ਼ਕਿਲ ਆਈ ਹੋਵੇਗੀ। ਪਰ ਨਗਰ ਦਾ ਖੇਤਰ ਅਤੇ ਰੋਮ ਦਾ ਲੰਮਾ ਪੈਂਡਾ ਉਨੇਸਿਮੁਸ ਦੇ ਉੱਥੇ ਜਾਣ ਦਾ ਕਾਰਣ ਹੋ ਸਕਦਾ ਹੈ। ਰੋਮ ਕੁਲੋਸੇ ਤੋਂ ਕਾਫ਼ੀ ਢੂਰ ਸੀ ਅਤੇ ਉੱਥੇ ਗ੍ਰੰਥ ਹੋ ਜਾਣਾ ਅਸਾਨ ਸੀ ਜਿਸਦੀ ਭੱਜ ਜਾਣ ਵਾਲੇ ਗੁਲਾਮ ਨੂੰ ਜ਼ਿੱਦਤ ਨਾਲ ਤਲਾਸ਼ ਸੀ।

ਸਾਫ਼ ਸਬੂਤ ਭਾਵੇਂ ਅਫਸੂਸ ਜਾਂ ਕੈਸਰੀਆ ਲਈ ਦਿੱਤਾ ਜਾ ਸਕਦਾ ਹੈ, ਜਿਥੋਂ ਪੌਲਸ ਨੇ ਫਿਲੋਮੇਨ ਦੇ ਨਾਂਅ ਆਪਣਾ ਇਹ ਖਤ ਲਿਖਿਆ, ਪਰ ਇਹ ਟੀਕਾ ਇਸ ਨਜ਼ਰੀਏ ਨਾਲ ਲਿਖਿਆ ਗਿਆ ਹੈ ਕਿ ਇਹ ਖਤ 60 ਈਸਵੀ ਦੇ ਸ਼ੁਰੂਆਤੀ ਸਾਲਾਂ ਵਿਚ ਰੋਮ ਤੋਂ ਭੇਜਿਆ ਗਿਆ ਸੀ। ਫਿਲੋਮੇਨ ਦੇ ਨਾਂਅ ਖਤ ਦੀ ਵਿਆਖਿਆ ਇਸ ਦੇ ਲਿਖੇ ਜਾਣ ਦੀ ਤਰੀਕ ਜਾਂ ਲਿਖਣ ਦਾ ਥਾਂ ਪੌਲਸ ਦੇ ਜੇਲ੍ਹ ਦੇ ਥਾਂ ਉੱਤੇ ਨਿਰਭਰ ਨਹੀਂ ਹੈ। ਉਨੇਸਿਮੁਸ ਨੂੰ ਪੌਲਸ ਰੋਮ ਵਿਚ, ਕੈਸਰੀਆ ਵਿਚ ਜਾਂ ਅਫਸੂਸ ਵਿਚ ਜਿੱਥੇ ਵੀ ਮਿਲਿਆ ਹੋਵੇ ਇਸ ਦਾ ਉਸ ਜ਼ਬਰਦਸਤ ਸੰਦੇਸ਼ ਉੱਤੇ ਕੋਈ ਅਸਰ ਨਹੀਂ ਪੈਂਦਾ ਜਿਹੜਾ ਉਨੇਸਿਮੁਸ ਨੇ ਪਹਿਲੀ ਸਦੀ ਦੇ ਵਿਚਾਲੇ ਕਿਤੇ ਕੁਲੋਸੇ ਵਿਚ ਪਰਤਣ ਤੇ ਆਪਣੇ ਮਾਲਕ ਨੂੰ ਦਿੱਤਾ।

### ਪਹਿਲੀ ਸਦੀ ਈਸਵੀ ਵਿਚ ਗੁਲਾਮੀ

ਪਹਿਲੀ ਸਦੀ ਦਾ ਰੋਮੀ ਰਾਜ ਗੁਲਾਮੀ ਵਾਲੇ ਸੱਭਿਆਚਾਰ ਵਾਲਾ ਸੀ। ਉਸ ਵਕਤ ਦੇ ਵੱਡੇ ਨਗਰਾਂ ਵਿਚ ਕੁਲ ਅਬਾਦੀ ਤੋਂ ਇਕ ਤਿਹਾਈ ਨਾਲੋਂ ਵੱਧ ਹਿੱਸਾ ਗੁਲਾਮਾਂ ਦਾ ਸੀ। ਗੁਲਾਮੀ ਕਈ ਤਰ੍ਹਾਂ ਦੀ ਹੁੰਦੀ ਸੀ: (1) ਜੰਗ ਵਿਚ ਹਾਰ, (2) ਲੁੱਟਮਾਰ ਦੇ ਰਾਹੀਂ, (3) ਕਰਜ਼ਾ ਲਾਹੁਣ ਲਈ ਆਪਣੇ ਆਪ ਨੂੰ ਵੇਚਣਾ, (4) ਕਰਜ਼ ਨਾ ਚੁਕਾਉਣ ਕਰਕੇ ਅਦਾਲਤ ਵੱਲੋਂ ਸਜ਼ਾ, (5) ਅਣਚਾਹਿਆ ਬੱਚਾ ਜਿਸ ਨੂੰ ਮਰਨ ਲਈ ਛੱਡ ਦਿੱਤਾ ਗਿਆ ਹੋਵੇ ਜਾਂ (6) ਗੁਲਾਮ ਮਾਪਿਆਂ ਤੋਂ ਜੰਮਿਆ ਬੱਚਾ।<sup>4</sup> ਪਹਿਲੀ ਸਦੀ ਦੇ ਜ਼ਿਆਦਾਤਰ ਗੁਲਾਮ ਗੁਲਾਮੀ ਵਿਚ ਹੀ ਜਨਮ ਲੈ ਦੇ ਸਨ। ਕਈਆਂ ਦੇ ਪਿਤਾ ਗੁਲਾਮਾਂ ਦੇ ਮਾਲਕ ਹੁੰਦੇ ਸਨ ਜਦਕਿ ਮਾਂ ਗੋੱਲੀ ਹੁੰਦੀ ਸੀ।<sup>5</sup>

ਗੁਲਾਮ ਲਈ ਜ਼ਿੱਦਗੀ ਦਾ ਮੁੱਲ ਗੁਲਾਮ ਦੇ ਮਾਲਕ ਰਾਹੀਂ ਦਿੱਤੇ ਗਏ ਵਿਹਾਰ ਉੱਤੇ ਨਿਰਭਰ ਕਰਦਾ ਸੀ। ਰੋਮੀ ਕਾਨੂੰਨ ਵਿਚ ਗੁਲਾਮਾਂ ਨੂੰ ਇਨਸਾਨ ਮੰਨਿਆ ਜਾਂਦਾ ਹੈ ਪਰ ‘‘ਕਾਨੂੰਨੀ ਲੋਕ’’ ਨਹੀਂ। ਕਾਨੂੰਨੀ ਤੌਰ ਤੇ ਗੁਲਾਮਾਂ ਦੇ ਵਿਆਹ, ਪਰਿਵਾਰ ਜਾਂ ਵਿਰਸਾ ਨਹੀਂ ਹੁੰਦੇ ਸਨ। ਉਹ ਆਪਣੇ ਆਪ ਨੂੰ ਅਦਾਲਤ ਵਿਚ ਪੇਸ਼ ਨਹੀਂ ਕਰ ਸਕਦੇ ਸਨ ਅਤੇ ਅਪਰਾਧ ਦੀਆਂ ਗਤੀਵਿਧੀਆਂ ਲਈ ਆਪਣੇ ਮਾਲਕਾਂ ਵੱਲੋਂ ਉਨ੍ਹਾਂ ਨੂੰ ਸ਼ਖ਼ਤ ਸਜ਼ਾ ਦਿੱਤੀ ਜਾਂਦੀ ਸੀ।<sup>6</sup>

ਕੁਝ ਹਾਲਾਤ ਵਿਚ ਗੁਲਾਮੀ ਖਤਰਨਾਕ ਹਾਲਤ ਹੋ ਸਕਦੀ ਸੀ ਪਰ ਜ਼ਿਆਦਾਤਰ ਗੁਲਾਮਾਂ ਨਾਲ ਚੰਗਾ ਸਲੂਕ ਕੀਤਾ ਜਾਂਦਾ ਸੀ ਅਤੇ ਕਈਆਂ ਨੂੰ ਤੀਹ ਸਾਲ ਦੀ ਉਮਰ ਤਕ ਅਜ਼ਾਦ ਹੋਣ ਦਾ ਮੌਕਾ ਮਿਲ ਜਾਂਦਾ ਸੀ। ਪਹਿਲੀ ਸਦੀ ਦੇ ਰੋਮੀ ਸਾਮਰਾਜ ਵਿਚ ਗੁਲਾਮੀ ਨੂੰ ਪੂਰੀ ਤਰ੍ਹਾਂ ਨਾਲ ਘਟੀਆ ਨਹੀਂ ਮੰਨਿਆ ਜਾਂਦਾ ਸੀ। ਇਸ ਨੂੰ ਸਿਰਫ਼ ਸੱਭਿਆਚਾਰ ਅਤੇ ਇੰਜ਼ਜ਼ਾਮ ਦੇ ਜ਼ਰੂਰੀ ਭਾਗ ਦੇ ਰੂਪ ਵਿਚ ਵੇਖਿਆ ਜਾਂਦਾ ਸੀ। ਆਮ ਤੌਰ ਤੇ ਬਜ਼ਾਰਾਂ ਵਿਚ ਗੁਲਾਮ ਅਤੇ ਅਜ਼ਾਦ ਵਿਚ ਫਰਕ ਕਰਨਾ ਮਸ਼ਕਿਲ ਹੁੰਦਾ ਸੀ ਕਿਉਂ ਜੋ ਆਮ ਤੌਰ ਤੇ ਦੇਵੇਂ ਗੁੱਟ ਇੱਕੋ ਕੰਮ ਕਰਦੇ ਸਨ। ਸਹੀ ਤੌਰ ਤੇ ਗੁਲਾਮ ਆਪਣੇ

ਮਾਲਕਾਂ ਨਾਲੋਂ ਜਿਸਮਾਨੀ ਅਤੇ ਦਿਮਾਰੀ ਤੌਰ 'ਤੇ ਘੱਟ ਨਹੀਂ ਹੁੰਦੇ ਸਨ। ਕਈ ਤਾਂ ਪੜ੍ਹੇ ਲਿਖੇ ਹੁੰਦੇ ਸਨ ਅਤੇ ਜ਼ਿਆਦਾਤਰ ਪੜ੍ਹਾਉਣ ਦਾ ਕੰਮ ਕਰਦੇ ਸਨ। ਕਈ ਮਾਮਲਿਆਂ ਵਿਚ ਗੁਲਾਮ ਆਪ ਹੋਰ ਗੁਲਾਮਾਂ ਦੇ ਮਾਲਕ ਹੁੰਦੇ ਸਨ।

ਨਵਾਂ ਨੇਮ ਇਸ਼ਾਰਾ ਕਰਦਾ ਹੈ ਕਿ ਮੁੱਢਲੀ ਕਲੀਸੀਆ ਵਿਚ ਗੁਲਾਮ ਅਤੇ ਗੁਲਾਮਾਂ ਦੇ ਮਾਲਕ ਦੇਵੇਂ ਹੁੰਦੇ ਸਨ (ਅਫਸੀਆਂ 6: 5-9; ਕੁਲੱਸੀਆਂ 3: 22-4: 1)। ਗੁਲਾਮਾਂ ਨੂੰ ਈਮਾਨਦਾਰ ਅਤੇ ਮਿਹਨਤੀ ਹੋਣ ਲਈ ਆਖਿਆ ਜਾਂਦਾ ਸੀ ਜਦ ਕਿ ਉਨ੍ਹਾਂ ਦੇ ਮਾਲਕਾਂ ਨੂੰ ਨਿਆਂ ਪਸੰਦ ਅਤੇ ਪੱਖਪਾਤ ਰਹਿਤ ਹੋਣਾ ਸਿਖਾਇਆ ਜਾਂਦਾ ਸੀ। ਗੁਲਾਮਾਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਯਿਸੂ ਨੂੰ ਸਭ ਲੋਕਾਂ ਦੇ ਮਾਲਕਾਂ ਦੇ ਰੂਪ ਵਿਚ ਮੰਨਣਾ ਜਵੂਰੀ ਸੀ (ਕੁਲੱਸੀਆਂ 4: 1)। ਨਵੇਂ ਨੇਮ ਵਿਚ ਗੁਲਾਮੀ ਨੂੰ ਸਾਫ਼ ਤੌਰ 'ਤੇ ਗਲਤ ਨਹੀਂ ਕਿਹਾ ਗਿਆ ਪਰ ਮਸੀਹ ਦੀ ਇੰਜੀਲ ਨੇ ਅਜਿਹੇ ਬਦਲਾਅ ਲਿਆ ਦਿੱਤੇ ਜਿਸ ਨਾਲ ਗੁਲਾਮੀ ਦੀ ਪ੍ਰਥਾ ਦੁਨੀਆਂ ਦੇ ਕਈ ਹਿੱਸਿਆਂ ਵਿਚ ਪ੍ਰਤਮ ਹੋ ਗਈ। ਮਾਈਕਲ ਆਰ. ਵੀਡ ਦਾ ਕਹਿਣਾ ਹੈ ਕਿ ‘ਅਜ਼ਾਦੀ ਅਤੇ ਬਰਾਬਰੀ ਦਾ ਇੰਜੀਲ ਦਾ ਪ੍ਰਚਾਰ ਕਰਦੇ ਹੋਏ ਮੁੱਢਲੀ ਕਲੀਸੀਆ ਗੁਲਾਮੀ ਅਤੇ ਧੋਖੇ ਨਾਲ ਭਰੇ ਸੰਸਾਰ ਨਾਲ ਸਿਰਫ਼ ਬੋੜੀ ਦੇਰ ਲਈ ਹੀ ਛਰਕ ਕਰ ਸਕਦੇ ਸਨ।’<sup>6</sup> ਗੁਲਾਮੀ ਦੀ ਪ੍ਰਥਾ ਅਤੇ ਮਸੀਹੀ ਭਾਈਚਾਰੇ ਲਈ ਬੁਲਾਏ ਜਾਣ ਵਿਚ ਇਹ ਪਿੱਚ ਪ੍ਰਾਂ ਫਿਲੋਮੈਨ ਦੇ ਨਾਂਅ ਪੌਲਸ ਦੇ ਖਤ ਦੇ ਪਿਛੋਕੜ ਦਾ ਕੰਮ ਕਰਦੀ ਹੈ।

## ਇਕ ਸੰਖੇਪ ਰੁਪਰੇਖਾ

- I. ਸਲਾਮ (ਆਇਤਾਂ 1-3)
- II. ਸ਼ੁਕਰਗੁਜ਼ਾਰੀ ਅਤੇ ਦੁਆ (ਆਇਤਾਂ 4-7)
- III. ਉਨੇਸ਼ਿਸ਼ੁਸ ਲਈ ਪੌਲਸ ਦੀ ਬੇਨਤੀ (ਆਇਤਾਂ 8-20)
- IV. ਸਮਾਪਤੀ (ਆਇਤਾਂ 21-25)

### ਟਿੱਪਣੀਆਂ

<sup>1</sup>ਜੋਜ਼ਫ ਏ. ਫਿਜ਼ਾਈਮਰ, ਦ ਲੈਟਰ ਟੂ ਫਿਲੋਮੈਨ, ਦ ਐਂਕਰ ਬਾਈਬਲ, ਜਿਲਦ 34ਸੀ (ਨਿਊ ਯਾਰਕ: ਡਬਲਡੇ, 2000), 8. <sup>2</sup>ਐਂਡ੍ਰੂ. ਐਂਡ੍ਰੂ. ਬਰੂਸ, ਦ ਐਪਿਸਟਲਜ਼ ਟੂ ਦ ਕੋਲੋਸੀਆਂ, ਟੂ ਫਿਲੋਮੈਨ, ਐਂਡ੍ਰੂ ਦ ਇੰਡੀਸੀਆਂ, ਦ ਨਿਊ ਇੰਟਰਨੈੱਸ਼ਨਲ ਕਮੈਂਟਰੀ ਆਨ ਦ ਨਿਊ ਟੈਸਟਮੈਂਟ (ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਆਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1984), 206. <sup>3</sup>ਇਹ ਮੰਨਣ ਵਾਲਿਆਂ ਵਿਚ ਕਿ ਇਹ ਖਤ ਪੂਰੀ ਕਲੀਸੀਆ ਨੂੰ ਲਿਪਿਆ ਗਿਆ ਕਿਸ਼ਾਈਮਰ; ਮਾਰਕਸ ਬਾਰਥ ਅਤੇ ਹੇਲਮਟ ਬਲੇਂਕ ਹਨ, ਦ ਲੈਟਰ ਟੂ ਫਿਲੋਮੈਨ: ਏ ਨਿਊ ਟ੍ਰਾਂਸਲੇਸ਼ਨ ਵਿਦ ਨੋਟਸ ਐਂਡ ਕਮੈਂਟਰੀ, ਦ ਈਰਡਮੈਂਸ ਸ਼ਿਕਿਤਲ ਕਮੈਂਟਰੀ (ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਆਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 2000); ਜੋਸ ਡੀ. ਜੀ. ਡੇਨ, ਦ ਐਪਿਸਟਲਜ਼ ਟੂ ਦ ਕੋਲੋਸੀਆਂ ਐਂਡ੍ਰੂ ਟੂ ਫਿਲੋਮੈਨ: ਏ ਕਮੈਂਟਰੀ ਆਨ ਦ ਗ੍ਰੀਕ ਟੈਕਸਟ, ਦ ਨਿਊ ਇੰਟਰਨੈੱਸ਼ਨਲ ਗ੍ਰੀਕ ਟੈਸਟਮੈਂਟ ਕਮੈਂਟਰੀ (ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਆਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1996); ਅਤੇ ਦ ਹਾਰਪਰਕੋਲਿੰਸ ਬਾਈਬਲ ਕਮੈਂਟਰੀ, ਸੰਪਾ. ਜੋਸ ਲੂਬਰ ਮੇਅਸ ਸਿਨ ਫ੍ਰੋਸਿਸਕੋ, ਕੈਲਿਫੋਰਨੀਆ: ਹਾਰਪਰ ਸੈਨ ਫ੍ਰੋਸਿਸਕੋ, 2000), 1146-48 ਵਿਚ ਨੋਗਮਨ ਆਰ. ਪੀਟਰਸਨ, ‘ਫਿਲੋਮੈਨ।’ <sup>4</sup>ਬਾਰਥ ਅਤੇ ਬਲੇਂਕ, 5-8. <sup>5</sup>ਦ ਇੰਟਰਨੈੱਸ਼ਨਲ ਸਟੈਂਡਰਡ ਬਾਈਬਲ ਇੰਸਾਈਕਲੋਪੀਡੀਆ, ਮੋਰਿਆ ਅੰਕ, ਸੰਪਾ. ਜਿਓਫਰੀ ਡਬਲਯੂ. ਥੈਮਿਲੇ (ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਆਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1988), 4: 544 ਵਿਚ ਐਸ. ਐਸ. ਬਾਰਚੀ, ‘ਸਲੇਵੀਟੀ।’ <sup>6</sup>ਮਾਈਕਲ ਆਰ. ਵੀਡ, ਦ ਲੈਟਰਜ਼ ਆਫ ਪੌਲ ਟੂ ਦ ਇੰਡੀਸੀਆਂ, ਦ ਕੋਲੋਸੀਆਂ, ਐਂਡ੍ਰੂ ਫਿਲੋਮੈਨ, ਦ ਲਿਵਿੰਗ ਵਰਡ ਕਮੈਂਟਰੀ, ਜਿਲਦ 11 (ਅਥਿਲੇਨ, ਟੈਕਸਟ: ਏਸੀਯੂ ਪ੍ਰੈਸ, 1971), 12.